



Punjab Government Gazette

EXTRAORDINARY

Published by Authority

CHANDIGARH, TUESDAY, MARCH 9, 2021 (PHALGUNA 18, 1942 SAKA)

ਉਹੀ ਨੰਬਰ ਅਤੇ ਮਿਤੀ ਦੇ ਬਦਲ ਵਿੱਚ

ਪੰਜਾਬ ਸਰਕਾਰ

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ
(ਮਕਾਨ ਉਸਾਰੀ ਸ਼ਾਖਾ-1)

ਅਧਿਸੂਚਨਾ

ਮਿਤੀ 5 ਜਨਵਰੀ, 2021

ਨੰਬਰ 10/24/2020-6ਐਚ.ਜੀ/26.-ਯੋਜਨਾਬੱਧ ਸ਼ਹਿਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਅਤੇ ਜਰੂਰੀ /ਲਾਜਮੀ ਭੌਂ ਪ੍ਰਾਪਤੀ ਦੀਆਂ ਪੇਚੀਦਗੀਆਂ ਤੋਂ ਬਚਣ ਲਈ, ਭੌਂ ਮਾਲਕਾਂ ਨੂੰ ਸ਼ਹਿਰੀ ਵਿਕਾਸ ਵਿੱਚ ਹਿੱਸੇਦਾਰ ਬਣਾਏ ਜਾਣ ਵਾਸਤੇ ਅਤੇ ਵਿਕਾਸ ਕਾਰਜਾਂ ਦੇ ਲਾਭ ਉਹਨਾਂ ਭੌਂ ਮਾਲਕਾਂ ਨਾਲ ਸਾਂਝੇ ਕਰਨ ਦੇ ਮੰਤਵ ਨਾਲ ਗਮਾਡਾ ਖੇਤਰ ਲਈ ਨਿਮਨ/ਹੇਠ ਲਿਖੇ ਅਨੁਸਾਰ ਪਾਲਿਸੀ ਜਾਰੀ ਕੀਤੀ ਜਾਂਦੀ ਹੈ:-

ਲੈਂਡ-ਪੂਲਿੰਗ ਪਾਲਿਸੀ, 2020

(ਗਮਾਡਾ ਖੇਤਰ ਲਈ)

- (1) ਇਹ ਪਾਲਿਸੀ, ਇਸ ਦੇ ਜਾਰੀ ਹੋਣ ਦੀ ਮਿਤੀ ਤੋਂ ਸਿਰਫ ਗਮਾਡਾ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਏਰੀਏ ਵਿੱਚ ਹੀ ਲਾਗੂ ਹੋਵੇਗੀ।
 - (2) ਇਹ ਪਾਲਿਸੀ ਰਾਹੀਂ ਰਿਹਾਇਸ਼ੀ ਖੇਤਰ ਲਈ ਪਹਿਲਾਂ ਜਾਰੀ ਹੋ ਚੁੱਕੀਆਂ ਲੈਂਡ-ਪੂਲਿੰਗ ਪਾਲਿਸੀਆਂ ਵਿੱਚ ਸੋਧ ਕੀਤੀ ਜਾਂਦੀ ਹੈ, ਇਸ ਤੋਂ ਇਲਾਵਾ ਇਹ ਲੈਂਡ ਪੂਲਿੰਗ ਪਾਲਿਸੀ ਉਦਯੋਗਿਕ ਖੇਤਰ ਲਈ ਵੀ ਉਪਬੰਧ ਕੀਤੀ ਜਾਂਦੀ ਹੈ।
 - (3) ਇਸ ਪਾਲਿਸੀ ਤਹਿਤ ਭੌਂ ਮਾਲਕਾਂ ਨੂੰ ਸਹੂਲਤ ਸਰਟੀਫਿਕੇਟ ਜਾਰੀ ਕਰਨ ਦਾ ਵੀ ਉਪਬੰਧ ਹੈ।
- (ੳ) ਰਿਹਾਇਸ਼ੀ ਖੇਤਰ ਲਈ ਲੈਂਡ-ਪੂਲਿੰਗ ਪਾਲਿਸੀ:-**

ਲੈਂਡ-ਪੂਲਿੰਗ ਸਕੀਮ ਤਹਿਤ ਗਮਾਡਾ ਵੱਲੋਂ ਭੌਂ ਮਾਲਕਾਂ ਦੁਆਰਾ ਪੇਸ਼ਕਸ਼ ਕੀਤੀ ਪ੍ਰਤੀ ਏਕੜ ਖੇਤੀਬਾੜੀ ਯੋਗ ਜਮੀਨ ਦੇ ਇਵਜ ਵਿੱਚ ਭੌਂ ਮਾਲਕ ਨੂੰ 1000 ਵ:ਗਜ਼ ਵਿਕਸਤ ਰਿਹਾਇਸ਼ੀ ਪਲਾਟ ਅਤੇ 200 ਵ:ਗਜ਼ ਵਿਕਸਿਤ ਵਪਾਰਕ ਸਾਈਟ (ਪਾਰਕਿੰਗ ਦੀ ਥਾਂ ਤੋਂ ਇਲਾਵਾ) ਦਿੱਤੀ ਜਾਵੇਗੀ। ਇਸੇ ਅਧਾਰ ਤੇ, ਲੈਂਡ-ਪੂਲਿੰਗ ਤਹਿਤ ਭੌਂ ਮਾਲਕਾਂ ਨੂੰ ਵਿਕਸਤ ਰਿਹਾਇਸ਼ੀ ਅਤੇ ਕਮਰਸ਼ੀਅਲ ਸਾਈਟ ਅਲਾਟ ਕਰਨ ਦੀਆਂ ਮੌਜੂਦਾ ਵਿਵਸਥਾਵਾਂ ਵਿੱਚ ਹੇਠ ਲਿਖੇ ਅਨੁਸਾਰ ਸੋਧ ਕੀਤੀ ਜਾਂਦੀ ਹੈ:-

ਲੈਂਡ-ਪੁਲਿੰਗ ਦੀ ਚੋਣ ਮੁਤਾਬਕ ਭੋਂ ਮਾਲਕਾਂ ਨੂੰ ਦਿੱਤੇ ਜਾਣ ਵਾਲੇ ਪਲਾਟਾਂ ਦੇ ਸਾਈਜ਼ ਦਾ ਵਰਗੀਕਰਣ
(ਖੇਵਟ ਵਿੱਚ ਸਹਿ-ਮਾਲਕੀ ਹੋਣ ਤੇ ਨਿਮਨ ਟੇਬਲ ਮੁਤਾਬਕ ਸਾਂਝੀ ਅਲਾਟਮੈਂਟ ਦੀ ਚੋਣ ਕੀਤੀ ਜਾ ਸਕਦੀ ਹੈ)

ਰਿਹਾਇਸ਼ੀ	ਪਲਾਟ					ਵਪਾਰਕ			
						ਐਸ.ਸੀ.ਓ. (3 ਐਫ.ਏ.ਆਰ.)		ਦੁਕਾਨ (2 ਐਫ.ਏ.ਆਰ.)	ਬੂਥ (1 ਐਫ.ਏ.ਆਰ.)
	500	300	200	150	100	200	100	60	25
1 ਏਕੜ (8 ਕਨਾਲ)	1	1	1	X	X	1	X	X	X
0.5 ਏਕੜ (4 ਕਨਾਲ)	X	1	1	X	X	X	1	X	X
0.25 ਏਕੜ (2 ਕਨਾਲ)	X	X	X	1	1	X	X	1	X
0.125 ਏਕੜ (1 ਕਨਾਲ)	-	-	-	1	X	X	X	X	1

* ਐਸ.ਸੀ.ਓ. (24'X75' ਅਤੇ 18'X50') ਅਤੇ ਦੁਕਾਨਾਂ (12'X45') ਗਰਾਊਂਡ ਫਲੋਰ ਤੇ 8'3" ਦਾ ਗਲਿਆਰਾ (ਕੋਰੀਡੋਰ) ਛੱਡਣਾ ਹੋਵੇਗਾ, ਬੂਥ 9'X18' ਪਲੱਸ 7'3" ਗਲਿਆਰਾ (ਕੋਰੀਡੋਰ) ਹੈ। ਇਨ੍ਹਾਂ ਵਪਾਰਕ ਸਾਈਟਾਂ ਵਿੱਚ ਬੇਸਮੈਂਟ ਦੀ ਆਗਿਆ ਹੈ।

* ਭੋਂ ਮਾਲਕ, ਜਿਥੇ ਕਿਤੇ ਸੰਭਵ ਹੋਵੇ, ਵੱਡੇ ਪਲਾਟ ਸਾਈਜ਼ ਦੀ ਚੋਣ ਕਰ ਸਕਦੇ ਹਨ।

(ਅ) ਉਦਯੋਗਿਕ ਖੇਤਰ ਲਈ ਲੈਂਡ ਪੁਲਿੰਗ ਪਾਲਿਸੀ:-

ਲੈਂਡ-ਪੁਲਿੰਗ ਸਕੀਮ ਤਹਿਤ ਗਮਾਡਾ ਵੱਲੋਂ ਭੋਂ ਮਾਲਕਾਂ ਦੁਆਰਾ ਪੇਸ਼ਕਸ਼ ਕੀਤੀ ਪ੍ਰਤੀ ਏਕੜ ਖੇਤੀਬਾੜੀ ਯੋਗ ਜਮੀਨ ਦੇ ਇਵਜ ਵਿੱਚ ਭੋਂ ਮਾਲਕ ਨੂੰ 1100 ਵ:ਗਜ਼ ਵਿਕਸਤ ਉਦਯੋਗਿਕ ਸਾਈਟ ਅਤੇ 200 ਵ:ਗਜ਼ ਦੀ ਕਮਰਸ਼ੀਅਲ ਸਾਈਟ (ਪਾਰਕਿੰਗ ਦੀ ਥਾਂ ਤੋਂ ਇਲਾਵਾ) ਦੇਵੇਗਾ। ਭੋਂ ਮਾਲਕ ਨੂੰ ਇਵਜ ਵੱਜੋਂ ਦਿੱਤੇ ਜਾਣ ਵਾਲੀ ਉਦਯੋਗਿਕ ਸਾਈਟ ਅਤੇ ਕਮਰਸ਼ੀਅਲ ਸਾਈਟ ਦਾ ਵਰਗੀਕਰਣ ਹੇਠ ਲਿਖੇ ਅਨੁਸਾਰ ਹੈ:-

ਲੈਂਡ-ਪੁਲਿੰਗ ਚੋਣ ਮੁਤਾਬਕ ਭੋਂ ਮਾਲਕਾਂ ਨੂੰ ਦਿੱਤੇ ਜਾਣ ਵਾਲੇ ਪਲਾਟਾਂ ਦੇ ਸਾਈਜ਼ ਦਾ ਵਰਗੀਕਰਣ (ਖੇਵਟ ਵਿੱਚ ਸਹਿ-ਮਾਲਕੀ ਹੋਣ ਤੇ ਨਿਮਨ ਟੇਬਲ ਮੁਤਾਬਕ ਸਾਂਝੀ ਅਲਾਟਮੈਂਟ ਦੀ ਚੋਣ ਕੀਤੀ ਜਾ ਸਕਦੀ ਹੈ)	ਉਦਯੋਗਿਕ			ਕਮਰਸ਼ੀਅਲ		
	ਉਦਯੋਗਿਕ	ਉਦਯੋਗਿਕ	ਉਦਯੋਗਿਕ	ਐਸ.ਸੀ.ਓ. (3 ਐਫ.ਏ.ਆਰ.)	ਦੁਕਾਨਾਂ (2 ਐਫ.ਏ.ਆਰ.)	
ਸਾਈਜ਼	1100	550	275	200	100	60
1 ਏਕੜ (8 ਕਨਾਲ)	X	2	X	1	X	X
0.5 ਏਕੜ (4 ਕਨਾਲ)	X	1	X	X	1	X
0.25 ਏਕੜ (2 ਕਨਾਲ)	X	X	1	X	X	1

* ਐਸ.ਸੀ.ਓ. (24'X75' and 18'X50') ਅਤੇ ਦੁਕਾਨਾਂ (12'X45') ਗਰਾਊਂਡ ਫਲੋਰ ਤੇ 8'3" ਦਾ ਗਲਿਆਰਾ (ਕੋਰੀਡੋਰ) ਛੱਡਣਾ ਹੋਵੇਗਾ, ਬੂਥ (9'X18') ਪਲੱਸ (7'X3') ਗਲਿਆਰਾ (ਕੋਰੀਡੋਰ) ਹੈ। ਇਹਨਾਂ ਵਪਾਰਕ ਸਾਈਟਾਂ ਵਿੱਚ ਬੇਸਮੈਂਟ ਦੀ ਆਗਿਆ ਹੈ।

* ਭੋਂ ਮਾਲਕ ਜਿੱਥੇ ਕਿਤੇ ਸੰਭਵ ਹੋਵੇ, ਵੱਡੇ ਪਲਾਟ ਸਾਈਜ਼ ਦੀ ਚੋਣ ਕਰ ਸਕਦੇ ਹਨ।

ਨੋਟ:-

- (1) ਇੱਕ ਏਕੜ ਦਾ ਮਤਲਬ 8 ਕਨਾਲਾਂ ਦਾ ਸਟੈਂਡਰਡ ਕਿੱਲਾ, ਹਰ ਕਨਾਲ ਵਿੱਚ 605 ਵ:ਗਜ਼ ਦਾ ਹੋਵੇਗਾ।
- (2) ਭੋਂ ਮਾਲਕ ਟੇਬਲ ਵਿੱਚ ਕੀਤੇ ਵਰਗੀਕਰਣ ਮੁਤਾਬਿਕ ਹੀ ਸਟੈਂਡਰਡ ਸਾਈਜ਼ ਦੇ ਪਲਾਟਾਂ ਦੀ ਚੋਣ ਕਰ ਸਕਦਾ ਹੈ। ਭੋਂ ਮਾਲਕ ਦੀ ਇਹ ਚੋਣ ਸਕੀਮ ਦੇ ਲੇ-ਆਊਟ ਪਲੈਨ ਅਨੁਸਾਰ ਹੀ ਹੋਵੇਗੀ।
- (3) ਭੋਂ ਮਾਲਕਾਂ ਨੂੰ ਇਸ ਪਾਲਿਸੀ ਤਹਿਤ ਰਿਹਾਇਸ਼ੀ, ਕਮਰਸ਼ੀਅਲ ਅਤੇ ਉਦਯੋਗਿਕ ਪਲਾਟ ਓਪਨ ਡਰਾਅ ਰਾਹੀਂ ਅਲਾਟ ਹੋਣਗੇ।

- (4) ਜਿੱਥੇ ਭੋਂ ਮਾਲਕ ਨੂੰ ਦੋ ਜਾਂ ਦੋ ਤੋਂ ਵੱਧ ਇੱਕੋ ਸਾਈਜ਼ ਦੇ ਪਲਾਟ ਅਲਾਟ ਹੋਣਗੇ, ਭੋਂ ਮਾਲਕ ਕੋਲ ਇਹਨਾਂ ਪਲਾਟਾਂ ਨੂੰ (ਇਕੱਠਾ) ਕਰਨ ਦੀ ਆਪਸ਼ਨ ਹੋਵੇਗੀ। ਇਸ ਸਥਿਤੀ ਵਿੱਚ ਪਹਿਲੇ ਪਲਾਟ ਦੀ ਅਲਾਟਮੈਂਟ ਓਪਨ ਡਰਾਅ ਰਾਹੀਂ ਹੋਵੇਗੀ ਅਤੇ ਬਾਕੀ ਪਲਾਟ ਲੇ-ਆਊਟ ਪਲੈਨ ਵਿੱਚ ਉਪਬੰਧਤਾ ਮੁਤਾਬਿਕ ਇੱਕਠੇ ਕੀਤੇ ਜਾਣਗੇ। ਇਹਨਾਂ ਪਲਾਟਾਂ ਵਿੱਚ ਨਿਰੰਤਰਤਾ ਦਾ ਕਾਰਨ ਲਾਗੂ ਹੋਵੇਗਾ ਅਤੇ ਭੋਂ ਮਾਲਕ ਡਰਾਅ ਦੀ ਨੰਬਰਿੰਗ ਤੋਂ ਪਹਿਲਾਂ ਮਿਲਖ ਅਫਸਰ ਨੂੰ ਆਪਣੀ ਸਹਿਮਤੀ ਦੇਵੇਗਾ।
- (5) ਇਸ ਪਾਲਿਸੀ ਤਹਿਤ ਖੇਵਟ ਵਿੱਚ ਸਾਂਝੀ ਮਾਲਕੀ ਵਾਲੇ ਭੋਂ ਮਾਲਕਾਂ ਕੋਲ ਅਲੱਗ (ਨਿੱਜੀ) ਅਤੇ ਸਾਂਝੇ ਤੌਰ ਤੇ ਅਪਲਾਈ ਕਰਨ ਦੀ ਆਪਸ਼ਨ ਹੈ।
- (6) ਜੇਕਰ ਇੱਕ ਤੋਂ ਜਿਆਦਾ ਭੋਂ ਮਾਲਕ ਹਨ ਤਾਂ ਇਸ ਪਾਲਿਸੀ ਤਹਿਤ ਉਹ ਲੈਂਡ-ਪੁਲਿੰਗ ਇੱਕਠੀ ਕਰ ਸਕਦੇ ਹਨ।
- (7) ਲੈਂਡ-ਪੁਲਿੰਗ ਪਾਲਿਸੀ ਤਹਿਤ ਪ੍ਰਾਪਤ ਕੀਤੀਆਂ ਜਾਣ ਵਾਲੀ ਭੋਂ ਵਿੱਚ ਐਕਵਾਇਰ ਕੀਤੇ ਜਾਣ ਵਾਲੇ ਸਟਰਕਚਰਾਂ ਦਾ ਮੁਆਵਜਾ “ਦੀ ਰਾਈਟ ਟੂ ਫੇਅਰ ਕੰਪਨਸੇਸ਼ਨ ਅਤੇ ਟਰਾਂਸਪੇਰੈਂਸੀ ਇੰਨ ਲੈਂਡ ਐਕੂਜੀਸ਼ਨ, ਰੀਹੈਬਲੀਟੇਸ਼ਨ ਐਂਡ ਰੀਸੈਟਲਮੈਂਟ ਐਕਟ 2013” ਦੇ ਉਪਬੰਧਾਂ ਅਨੁਸਾਰ ਰਾਜ ਸਰਕਾਰ ਦੇ ਤਕਨੀਕੀ ਵਿਭਾਗਾਂ ਦੁਆਰਾ ਅਸੈਸਮੈਂਟ ਦੇ ਅਧਾਰ ਉੱਪਰ ਦਿੱਤਾ ਜਾਵੇਗਾ।
- (8) ਭੋਂ ਮਾਲਕ ਨੂੰ ਅਲਾਟ ਕੀਤੇ ਪਲਾਟ ਨੂੰ ਛੋਟੇ-ਛੋਟੇ ਪਲਾਟਾਂ ਵਿੱਚ ਉੱਪ-ਵੰਡ ਕਰਨ ਦੀ ਆਗਿਆ ਨਹੀਂ ਹੋਵੇਗੀ।
- (9) ਇਮਾਰਤ ਦੀ ਉਸਾਰੀ ਸਬੰਧੀ ਤੋਂ ਪਹਿਲੂ ਇਹ ਹਨ ਕਿ ਐਫ.ਏ.ਆਰ. ਪਾਰਕਿੰਗ ਅਤੇ ਹੋਰ ਨਿਯਮ ਪੰਜਾਬ ਨਗਰ ਯੋਜਨਾ ਅਤੇ ਵਿਕਾਸ ਅਥਾਰਿਟੀ (ਬਿਲਡਿੰਗ) ਹਨ ਅਤੇ ਸਮੇਂ-ਸਮੇਂ ਤੇ ਕੀਤੀਆਂ ਸੋਧਾਂ ਮੁਤਾਬਿਕ ਲਾਗੂ ਹੋਣਗੇ।
- (10) ਲੈਂਡ-ਪੁਲਿੰਗ ਪਲਾਟ ਉਸ ਸੈਕਟਰ ਵਿੱਚ ਹੀ ਅਲਾਟ ਕੀਤੇ/ਦਿੱਤੇ ਜਾਣਗੇ, ਜਿੱਥੇ ਦੀ ਭੋਂ ਪ੍ਰਾਪਤ ਕੀਤੀ ਗਈ ਹੋਵੇ, ਪ੍ਰੰਤੂ ਇਸ ਦਾ ਵਾਧਾ ਉਸੇ ਜੋਨ ਵਿੱਚ ਜੋਨ ਦੀ ਪਲੈਨਿੰਗ ਮੁਤਾਬਿਕ ਕੀਤੀ ਜਾ ਸਕਦੀ ਹੈ। ਜੋਨ ਅਤੇ ਸੈਕਟਰ ਲੈਂਡ-ਪੁਲਿੰਗ ਦੀ ਪੇਸ਼ਕਸ਼ ਤੋਂ ਪਹਿਲਾਂ ਈਅਰਮਾਰਕ ਕੀਤੇ ਜਾਣਗੇ ਅਤੇ ਇਸ ਦੀ ਪ੍ਰਵਾਨਗੀ ਸਮਰੱਥ ਅਥਾਰਿਟੀ ਤੋਂ ਪ੍ਰਾਪਤ ਕੀਤੀ ਜਾਵੇਗੀ।

(ੲ) ਸਹੂਲਤ ਸਰਟੀਫਿਕੇਟ:-

ਪ੍ਰਾਪਤ ਕੀਤੀ ਗਈ ਜਮੀਨ ਦੇ ਇਵਜ ਵਿੱਚ ਲੈਂਡ-ਪੁਲਿੰਗ ਪਾਲਿਸੀ ਤਹਿਤ ਸਬੰਧਤ ਭੋਂ ਮਾਲਕ ਨੂੰ ਭੋਂ ਪ੍ਰਾਪਤੀ ਕੁਲੈਕਟਰ, ਸ਼ਹਿਰੀ ਵਿਕਾਸ ਵਿਭਾਗ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਸਹੂਲਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਸਹੂਲਤ ਸਰਟੀਫਿਕੇਟ ਦੀ ਮਿਆਦ ਵਿਕਸਤ ਪਲਾਟ ਅਲਾਟ ਸਾਈਟ ਕਰਨ ਦੀ ਮਿਤੀ ਤੋਂ 2 ਸਾਲ ਤੱਕ ਦੀ ਹੋਵੇਗੀ।

(ਸ) ਤਰਜੀਹੀ ਸਥਾਨ ਚਾਰਜ:-

ਲੈਂਡ-ਪੁਲਿੰਗ ਦੇ ਲਾਭਪਾਤਰੀਆਂ ਲਈ ਪਲਾਟਾਂ ਦੀ ਅਲਾਟਮੈਂਟ ਲਈ ਕੱਢੇ ਜਾਣ ਵਾਲੇ ਡਰਾਅ ਵਿੱਚ ਤਰਜੀਹੀ ਸਥਾਨ ਦੇ ਪਲਾਟ ਸ਼ਾਮਲ ਨਹੀਂ ਹੋਣਗੇ।

(ਹ) ਗੁਜਾਰਾ ਭੱਤਾ:-

ਭੋਂ ਮਾਲਕਾਂ ਨੂੰ, ਵੱਧ ਤੋਂ ਵੱਧ 3 ਸਾਲ ਲਈ ਜਾਂ ਜਦੋਂ ਤੱਕ ਭੋਂ ਦੇ ਵਿਕਸਿਤ ਹਿੱਸੇ ਦਾ ਕਬਜ਼ਾ ਨਹੀਂ ਦਿੱਤਾ ਜਾਂਦਾ, ਇਹਨਾਂ ਵਿੱਚੋਂ ਜੋ ਵੀ ਪਹਿਲਾਂ ਹੋਵੇ, ਸਲਾਨਾ 25,000/- ਰੁਪਏ ਪ੍ਰਤੀ ਏਕੜ ਗੁਜਾਰਾ ਭੱਤੇ ਦੇ ਤੌਰ ਤੇ ਦਿੱਤਾ ਜਾਵੇਗਾ।

ਇਹ ਪਾਲਿਸੀ ਪੰਜਾਬ ਕੈਬਨਿਟ ਦੀ ਮਿਤੀ 22.07.2020 ਨੂੰ ਹੋਈ ਮੀਟਿੰਗ ਵਿੱਚ ਦਿੱਤੀ ਗਈ ਪ੍ਰਵਾਨਗੀ ਅਤੇ ਗਮਾਡਾ ਅਥਾਰਿਟੀ ਦੀ ਮਿਤੀ 23.10.2020 ਨੂੰ ਹੋਈ ਮੀਟਿੰਗ ਦੇ ਪ੍ਰਵਾਨਤ ਅਜੰਡਾ ਆਈਟਮ ਨੰਬਰ 26.15 ਰਾਹੀਂ ਲਏ ਗਏ ਫੈਸਲੇ ਮੁਤਾਬਿਕ ਜਾਰੀ ਕੀਤੀ ਜਾਂਦੀ ਹੈ।

ਸਹੀ/-

ਸਰਵਜੀਤ ਸਿੰਘ,

ਚੰਡੀਗੜ੍ਹ
ਮਿਤੀ 11 ਦਸੰਬਰ, 2020

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, ਮਕਾਨ ਉਸਾਰੀ ਤੇ
ਸ਼ਹਿਰੀ ਵਿਕਾਸ, ਵਿਭਾਗ।